

ਰਿਵਰਸਟੋਨ ਕਮਿਊਨਿਟੀ ਸੈਂਟਰ ਹੁਣ ਬ੍ਰੈਂਪਟਨ ਵਿੱਚ ਖੁੱਲ੍ਹ ਗਿਆ ਹੈ

ਬ੍ਰੈਂਪਟਨ, ਓਨਟੈਰੀਓ (7 ਜੁਲਾਈ, 2022) – ਸਿਟੀ ਆਫ ਬ੍ਰੈਂਪਟਨ ਦਾ ਸਭ ਤੋਂ ਨਵਾਂ ਕਮਿਊਨਿਟੀ ਸੈਂਟਰ, ਰਿਵਰਸਟੋਨ ਕਮਿਊਨਿਟੀ ਸੈਂਟਰ (Riverstone Community Centre), ਹੁਣ ਪਬਲਿਕ ਲਈ ਖੁੱਲ੍ਹ ਗਿਆ ਹੈ।

ਰਿਵਰਸਟੋਨ ਕਮਿਊਨਿਟੀ ਸੈਂਟਰ, ਬਹਾਲ ਕੀਤੀ 34,000 ਸਕਵੇਅਰ ਫੁੱਟ ਦੀ ਰੇਕ੍ਰੀਏਸ਼ਨ ਫੈਸਿਲਿਟੀ ਹੈ, ਜਿਸ ਵਿੱਚ ਅੱਪਡੇਟ ਕੀਤਾ ਗਿਆ ਸਾਲਟਵਾਟਰ ਪੂਲ, ਵਧਾਏ ਗਏ ਕੱਪੜੇ ਬਦਲਣ ਦੇ ਕਮਰੇ ਅਤੇ ਫਿਟਨੈਸ ਕਮਰੇ ਅਤੇ ਕਈ ਮਲਟੀ-ਪਰਪਜ਼ ਕਮਰੇ ਹਨ। ਨਵੇਂ ਕਮਿਊਨਿਟੀ ਸੈਂਟਰ ਵਿੱਚ, ਫਿਟਨੈਸ ਏਰੀਆ, ਸਕਵੈਸ਼ ਕੋਰਟਸ ਆਦਿ ਵੀ ਹਨ।

ਰਿਵਰਸਟੋਨ ਕਮਿਊਨਿਟੀ ਸੈਂਟਰ, ਬ੍ਰੈਂਪਟਨ ਵਿੱਚ 195 ਡੋਨ ਮਿਨਾਕਰ ਡ੍ਰਾਈਵ (195 Don Minaker Drive) ਵਿਖੇ ਸਥਿਤ ਹੈ। ਪੂਰੀ ਸਹੂਲਤ ਸੂਚੀ ਅਤੇ ਪ੍ਰੋਗਰਾਮਾਂ ਵਾਸਤੇ ਰਜਿਸਟਰ ਕਰਨ ਲਈ, www.brampton.ca/riverstone ਤੇ ਜਾਓ।

ਹਵਾਲੇ

“ਅਸੀਂ ਬ੍ਰੈਂਪਟਨ ਵਿੱਚ ਰਿਵਰਸਟੋਨ ਕਮਿਊਨਿਟੀ ਸੈਂਟਰ ਖੋਲ੍ਹਣ ਲਈ ਉਤਸ਼ਾਹਿਤ ਹਾਂ, ਜੋ ਸਾਡੇ ਸ਼ਹਿਰ ਦਾ ਸਭ ਤੋਂ ਨਵਾਂ ਰੇਕ੍ਰੀਏਸ਼ਨ ਸੈਂਟਰ ਹੈ। ਇਸਦੀਆਂ ਮੁਰੰਮਤਾਂ ਵਿੱਚ, ਸਿਹਤ ਅਤੇ ਸੁਰੱਖਿਆ ਸਬੰਧੀ ਗੀ-ਫਿਟਨੈਸ ਤੋਂ ਲੈ ਕੇ ਸਾਲਟ ਵਾਟਰ ਪੂਲ ਲਈ ਪਹੁੰਚਯੋਗ ਰੈਂਪ, ਫਿਟਨੈਸ ਉਪਕਰਨ ਰਿਪਲੇਸਮੈਂਟ ਆਦਿ ਸ਼ਾਮਲ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਫੈਸਿਲਿਟੀ ਦੀ ਪੜਚੋਲ ਕਰੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ ਅਤੇ ਅਸੀਂ, ਸਾਡੀ ਕਮਿਊਨਿਟੀ ਵਿੱਚ ਹਰ ਕਿਸੇ ਲਈ ਪਹੁੰਚਯੋਗ ਰੇਕ੍ਰੀਏਸ਼ਨ ਮੌਕੇ ਪ੍ਰਦਾਨ ਕਰਨ ਲਈ ਸਮਰਪਿਤ ਹਾਂ। ਰਿਵਰਸਟੋਨ ਕਮਿਊਨਿਟੀ ਸੈਂਟਰ ਇੱਕ ਸ਼ਾਨਦਾਰ ਵਾਧਾ ਹੈ, ਜੋ ਪੂਰੇ ਬ੍ਰੈਂਪਟਨ ਨੂੰ ਸੇਵਾ ਪ੍ਰਦਾਨ ਕਰੇਗਾ।”

- ਰੋਏਨਾ ਸੈਂਟੋਸ (Rowena Santos), ਗੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਰਿਵਰਸਟੋਨ ਕਮਿਊਨਿਟੀ ਸੈਂਟਰ ਲੋਕਾਂ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹੈ। 34,000 ਸਕਵੇਅਰ ਫੁੱਟ ਦੀ ਫੈਸਿਲਿਟੀ ਨੂੰ, ਸਾਡੀ ਕਮਿਊਨਿਟੀ ਦੇ ਸਿਹਤ ਅਤੇ ਤੰਦਰੁਸਤੀ ਸਬੰਧੀ ਕੰਮਾਂ ਦੀ ਸਭ ਤੋਂ ਵਧੀਆ ਸੇਵਾ ਦੇਣ ਲਈ ਅੱਪਡੇਟ ਕੀਤਾ ਗਿਆ ਹੈ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ



Media Release

ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca